

November 13, 2025

To, Listing Compliance Department National Stock Exchange of India Ltd, Exchange Plaza, C-1 Block G, Bandra Kurla Complex, Bandra (East), Mumbai- 400051 NSE Symbol: ABCOTS	To, The General Manager- Listing BSE Limited, Phiroze Jeejeebhoy Towers, Dalal Street, Mumbai- 400001 BSE Scrip Code: 544522
---	---

ISIN: INE08PH01015

Subject:- Newspaper publication of Unaudited Financial Results for the Quarter and half year ended 30th September, 2025

Dear Sir/Madam,

Pursuant to Regulation 33 and 47 of SEBI (Listing Obligations & Disclosure Requirements) Regulations, 2015 ("the Regulation"), please find enclosed herewith the extracts of the Unaudited Standalone and Consolidated Financial Results for the Quarter and Half year ended 30th September, 2025 published in Financial Express (English) and Nawan Zamana (Punjabi) newspapers on 13th November 2025.

We request you to kindly take the above information on your record.

Yours Faithfully,

For A B Cotspin India Limited

Rahul Kapasiya
Company Secretary & Compliance Officer
M. No.: A70811

Encl: As Above

A B COTSPIN INDIA LIMITED

CIN: L17111PB1997PLC020118, Registered Address: Bathinda Road, Jaitu, Faridkot, Punjab-151202, Website: www.abcotspin.co.in, Email: info@abcotspin.in, Ph.: 01635-232670

A B COTSPIN INDIA LIMITED													
CIN : L1111PB199PLC0200118 Regd. Office : Bathinda Road, Jaitu, Faridkot, Punjab-151202 Email : info@abcotspin.in, Website : www.abcotspin.co.in, Ph : 01635-232670													
EXTRACT OF UN-AUDITED STANDALONE AND CONSOLIDATED FINANCIAL RESULTS FOR THE QUARTER AND HALF YEAR ENDED SEPTEMBER 30, 2025 (Figures in Rs. Lakhs except EPS)													
Sr No.	Particular	STANDALONE						CONSOLIDATED					
		Quarter Ended 30.09.2025 (Un-audited)	Quarter Ended 30.06.2025 (Un-audited)	Half Year Ended 30.09.2024 (Un-audited)	Half Year Ended 30.09.2025 (Un-audited)	Year Ended 31.03.2025 (Audited)	Year Ended 30.09.2025 (Un-audited)	Quarter Ended 30.06.2025 (Un-audited)	Quarter Ended 30.09.2024 (Un-audited)	Half Year Ended 30.09.2025 (Un-audited)	Half Year Ended 30.09.2024 (Un-audited)	Year Ended 31.03.2025 (Audited)	Year Ended 31.03.2025 (Audited)
1	Total Revenue from Operations	5,063.84	6,669.06	8,135.82	11,732.90	15,386.65	29,806.36	5,073.84	6,669.06	8,135.82	11,742.90	15,386.65	29,817.61
2	Net Profit / (Loss) for the period (before Tax Exceptional and/or Extraordinary Items)	472.96	580.48	230.48	1,053.44	541.19	1,345.42	466.42	576.55	231.23	1,042.98	541.94	1,367.64
3	Net Profit / (Loss) for the period before tax (after Exceptional and/or Extraordinary items#)	472.96	580.48	230.48	1,053.44	541.19	1,345.42	466.42	576.55	231.23	1,042.98	541.94	1,367.64
4	Net Profit / (Loss) for the period after tax (after Exceptional and/or Extraordinary items)	368.59	421.88	175.40	790.47	402.57	999.03	362.05	417.95	176.15	780.01	403.31	1,021.25
5	Total Comprehensive Income for the period ("Comprising Profit / (Loss) for the period (after tax) and Other Comprehensive Income (after tax)")	-2.19	4.19	-20.52	2.00	-7.60	-4.51	-2.19	4.19	-20.52	2.00	-7,597.62	-4.51
6	Equity Share Capital	2,215.96	2,215.96	1,048.82	2,215.96	1,048.82	1,661.53	2,215.96	2,215.96	1,048.82	2,215.96	1,048.82	1,661.53
7	Other Equity	12,540.68	11,748.22	6,193.61	12,540.68	6,193.61	9,391.89	12,552.45	11,766.45	6,194.35	12,552.45	6,194.35	9,414.12
8	Earning Per Share (Face value of Rs. 10/- each) Basic: Diluted:	1.69 1.69	1.93 1.93	1.70 1.26	3.61 3.61	3.91 2.89	9.39 8.03	1.66 1.66	1.91 1.91	1.71 1.26	3.57 3.57	3.92 2.89	6.50 4.81
Notes:													
1	The above (Standalone and Consolidated) Un-audited Financial Results were reviewed & recommended by the Audit Committee and thereafter approved by the Board of Directors in their respective meetings held on November 12, 2025. The Statutory Auditors have carried out a limited review for the quarter and half year ended September 30, 2025 and have issued an unmodified report thereon.												
2	The above is an extract of the detailed format of Un-audited standalone and Consolidated Financial Results filed with the Stock Exchanges under Regulation 33 of the SEBI (Listing Obligations and Disclosures Requirements) Regulations, 2015. The full format of the Quarterly Financial Results are available on the website of the Stock Exchange(s)/www.bseindia.com and www.nseindia.com and company's website "www.abcotspin.co.in". The same can be accessed by scanning the QR code provided below:												
								For A B COTSPIN INDIA LIMITED Sd/- Deepak Garg Chairman & Managing Director					

The image shows the cover page of a financial report for Ravinder Heights Limited. At the top left is the company logo, a stylized 'R' and 'H' inside a square. To its right is the company name 'RAVINDER HEIGHTS LIMITED' in large, bold, black capital letters. Below the logo, the name 'RAVINDER HEIGHTS' is written in a smaller font. To the right of the company name, the CIN number 'L710109PB2019PLC049331' is listed. Below this, the registered office address is given: 'Regd. Off.:SCO No. 71, First Floor, Royal Estate Complex, Zirakpur, Punjab-140603'. The website 'www.ravinderheights.com' and email 'info@ravinderheights.com' are provided, along with telephone and fax numbers: '+91-11-43639000' and '+91-11-43639015'. A grey horizontal band contains the title 'EXTRACT OF UNAUDITED STANDALONE AND CONSOLIDATED FINANCIAL RESULTS FOR THE QUARTER AND HALF YEAR ENDED SEPTEMBER 30, 2025' in bold black text. The main body of the page has a light beige background. It contains three paragraphs of text. The first paragraph states that the Board of Directors approved the Unaudited Standalone and Consolidated Financial Results at a meeting on November 12, 2025, and that these results have been approved by the Audit Committee. The second paragraph mentions that the Financial Results and Auditor's Report are available on the company's website (www.nseindia.com and www.bseindia.com) and also posted on the company's website (www.ravinderheights.com). The third paragraph states that the same can be accessed by scanning the QR Code. To the right of the text is a large QR code. Below the QR code, the text 'For and on behalf of Board' and 'SD/-' is written, followed by the name 'Sunanda Jain' and her title 'Chairperson cum Managing Director'. At the bottom left, the date 'Date November 12, 2025' and the place 'Place: New Delhi' are specified.

RAVINDER HEIGHTS LIMITED

CIN: L710109PB2019PLC049331

Regd. Off.:SCO No. 71, First Floor, Royal Estate Complex, Zirakpur, Punjab-140603

Website: www.ravinderheights.com • Email: info@ravinderheights.com

Telephone: +91-11-43639000; • Fax: +91-11-43639015

**EXTRACT OF UNAUDITED STANDALONE AND CONSOLIDATED FINANCIAL RESULTS
FOR THE QUARTER AND HALF YEAR ENDED SEPTEMBER 30, 2025**

The Board of Directors of the Company at its meeting held on Wednesday, November 12, 2025 approved the Unaudited Standalone and Consolidated Financial Results of the Company as reviewed and recommended by the Audit Committee and same has been approved by the Board for the Quarter and Half Year ended September 30, 2025 (“Financial Results”) for the Financial Year 2025-26.



The Financial Results along with the Auditor's Report are available on Stock Exchange website at www.nseindia.com, www.bseindia.com and also posted on the Company's website at www.ravinderheights.com.


The same can be accessed by scanning the QR Code.



For and on behalf of Board
SD/-
Sunanda Jain
Chairperson cum Managing Director


Date November 12, 2025
Place: New Delhi

<p align="center">BALLARPUR INDUSTRIES LIMITED</p> <p align="center">CIN : L21010MH1945PLC010337</p> <p align="center">Reg. Off. Address : 602, Boston House, 6th Floor, Suren Road Andheri (East), Mumbai - 400093</p> <p align="center">Email : sectdiv@biltpaper.in Tel. No. : 022 – 4000 2600</p>		
<p align="center">Statement of Un-Audited Standalone Financial Results for the quarter and half year ended September 30, 2025 and Unaudited Consolidated Financial Results for quarter ended June 30, 2024, quarter and half year ended September 30, 2024 quarter and nine months ended December 31, 2024, and Audited Consolidated Financial statement for quarter and year ended March 31, 2025. [See Regulation 47 (1) (b) the SEBI (LODR) Regulations, 2015]</p>		
<p>The Board of Directors of the Company at the meeting held on Tuesday, November 11, 2025, approved the Un-Audited Standalone Financial Results of the Company for quarter and half year ended September 30, 2025 and Unaudited Consolidated Financial Results for quarter ended June 30, 2024, quarter and half year ended September 30, 2024, quarter and nine months ended December 31, 2024 and Audited Consolidated Financial statement for quarter and year ended March 31, 2025.</p> <p>The results along with the limited review report and auditor's report have been uploaded on the website www.biltpaper.in and the same can be accessed by scanning the QR code.</p>		
<p>Date : 11.11.2025 Place : Mumbai</p>		<p>For Ballarpur Industries Limited SD/- Hardik Bharat Patel Chairman & Whole-time Director DIN: 00590663</p>

<p style="text-align: center;">  ORCHID PHARMA LIMITED Regd. Office: Plot Nos. 121 – 128, 128A – 133, 138 – 151, 159 – 164, SIDCO Industrial Estate, Alathur, Chengalpattu District – 603110, Tamil Nadu, India Ph. +91-44-2744 4471-78 Email id: corporate@orchidpharma.com; cs@orchidpharma.com Website: www.orchidpharma.com CIN : L24222TN1992PLC022994 </p>													
STATEMENT OF UNAUDITED STANDALONE AND CONSOLIDATED FINANCIAL RESULTS FOR THE QUARTER AND HALF YEAR ENDED SEPTEMBER 30, 2025													
(Rs. in Lakhs)													
S. No	Particulars	Standalone						Consolidated					
		Quarter ended September 30, 2025 (Unaudited)	Quarter ended June 30, 2025 (Unaudited)	Quarter ended September 30, 2024 (Unaudited)	Year to date figures September 30, 2025 (Unaudited)	Year to date figures September 30, 2024 (Unaudited)	Year ended Mar 31, 2025 (Audited)	Quarter ended September 30, 2025 (Unaudited)	Quarter ended June 30, 2025 (Unaudited)	Quarter ended September 30, 2024 (Unaudited)	Year to date figures September 30, 2025 (Unaudited)	Year to date figures September 30, 2024 (Unaudited)	Year ended Mar 31, 2025 (Audited)
1	Total Income from Operations	20,894.94	18,885.92	23,066.18	39,780.86	48,283.98	95,385.50	20,429.86	18,437.64	23,021.54	38,867.50	48,219.22	94,940.06
2	Net Profit / (Loss) for the period (before tax and exceptional items)	223.11	1,819.74	2,562.58	2,042.85	5,472.84	10,648.34	(333.49)	1,371.12	2,590.04	1,037.63	5,402.07	9,556.48
3	Net Profit / (Loss) for the period before tax (after exceptional items)	223.11	1,819.74	2,562.58	2,042.85	5,472.84	10,648.34	(333.49)	1,371.12	2,590.04	1,037.63	5,402.07	9,556.48
4	Net Profit / (Loss) for the period after tax (after exceptional items)	223.11	1,819.74	2,562.58	2,042.85	5,472.84	10,648.34	(333.49)	1,371.12	2,590.04	1,052.46	5,417.48	9,575.83
5	Other comprehensive income (net of tax)	(39.45)	(15.48)	(149.30)	(54.93)	(161.74)	(75.13)	(39.45)	(15.48)	(149.30)	(54.93)	(161.74)	(75.13)
6	Total Comprehensive Income for the period (Comprising Profit / (Loss) for the period (after tax) and Other Comprehensive Income (after tax))	183.66	1,804.26	2,413.28	1,987.92	5,311.10	10,573.21	(611.81)	1,475.58	2,574.35	878.60	5,496.97	9,890.55
7	Equity Share Capital (face value of Rs.10 per share)	5,071.91	5,071.91	5,071.91	5,071.91	5,071.91	5,071.91	5,071.91	5,071.91	5,071.91	5,071.91	5,071.91	5,071.91
8	Reserves (excluding Revaluation Reserve)	NA	NA	NA	-	-	127,333.00	NA	NA	NA	-	-	121,656.63
9	Earnings Per Share (of Rs.10/- each) (for continuing and discontinued operations)												
a.	Basic	0.44	3.59	5.05	4.03	10.79	20.99	(1.13)	2.94	5.37	1.84	11.16	19.65
b.	Diluted	0.44	3.59	5.05	4.03	10.79	20.99	(1.13)	2.94	5.37	1.84	11.16	19.65


Note:

1. The above is an extract of the detailed format of the quarterly Consolidated and Standalone unaudited financial results for the quarter ended September 30, 2025 filed with the stock exchanges under Regulation 33 of the SEBI (Listing and Obligations Disclosure Requirements) Regulations, 2015. The full format of the Unaudited Consolidated and Standalone Financial Results for the quarter ended September 30, 2025 are available on the website of the BSE Limited i.e. www.bseindia.com and National Stock Exchange of India Limited i.e. www.nseindia.com, on the stock exchanges where the Company's shares are listed and on the website of the Company i.e. www.orchidpharma.com



For and on behalf of Board of Directors of
Orchid Pharma Limited
Sd/-
Manish Dhanuka
Managing Director
DIN : 0023879

Date: November 11, 2025
Place: Gurugram



PGIM
 India Mutual Fund

PGIM India Asset Management Private Limited
 4th Floor, C wing, Laxmi Towers, Bandra Kurla Complex, Bandra (East), Mumbai - 400 051.
 Tel.: +91 22 6159 3000. Fax: +91 22 6159 3100
 CIN: U74900MH2008FTC187029 Toll Free No.: 1800 209 7446
 Website: www.pgimindia.com/mutual-funds/

NOTICE

Notice is hereby given that PGIM India Trustees Private Limited, Trustee to PGIM India Mutual Fund, has approved declaration of Income Distribution cum Capital Withdrawal (IDCW) under the following schemes of PGIM India Mutual Fund with **November 17, 2025** as the record date: -

Name of the Schemes	Plans / Options	Quantum of IDCW per unit (Gross of Statutory Levy, if any)* (₹)	Face Value (₹ Per Unit)	NAV of IDCW Option as on November 10, 2025 (₹ per unit)*#
PGIM India Arbitrage Fund	Regular Plan - Monthly IDCW Option	0.0452	10	11.2129
	Direct Plan - Monthly IDCW Option	0.0458	10	11.3858
PGIM India Aggressive Hybrid Equity Fund	Regular Plan - Monthly IDCW Option	0.1630	10	24.0000
	Direct Plan - Monthly IDCW Option	0.1824	10	26.8700
PGIM India Equity Savings Fund	Regular Plan - Monthly IDCW Option	0.0653	10	12.7260
	Direct Plan - Monthly IDCW Option	0.0718	10	13.9886

***Pursuant to payment of IDCW, the NAV of the above-mentioned option of the Schemes would fall to the extent of payout and statutory levy, if any.**

IDCW will be paid to those unit holders whose names appear in the records of the Registrar as at the close of business on the record date. For units in dematerialized form, all unit holders whose names appear in the beneficiary position file downloaded from the depositories as on the record date will be entitled to receive the IDCW.

*The IDCW distribution will be subject to the availability of distributable surplus under the schemes and may be lower to the extent of distributable surplus available on the Record Date.

For PGIM India Asset Management Private Limited
(Investment Manager for PGIM India Mutual Fund)

Sd/-
Authorized Signatory

Place: Mumbai
Date : November 12, 2025

Unit holders are requested to update their PAN, KYC, email address, mobile number, nominee details with AMC and are also advised to link their PAN with Aadhaar Number. Further, Unit holders can view the Investor Charter available on website of the Mutual Fund as well as check for any unclaimed redemptions or Income Distribution cum Capital Withdrawal ("IDCW") payments.

MUTUAL FUND INVESTMENTS ARE SUBJECT TO MARKET RISKS,
READ ALL SCHEME RELATED DOCUMENTS CAREFULLY.


POWAI LAKE RESIDENTIAL PRIVATE LIMITED
Registered Office: One BKC, Level 18, Wing C, Plot No. C-66, G Block, Bandra Kurla Complex,
Bandra (East), Mumbai, Maharashtra, India, 400051
Website: <https://www.residenceslakeview.com/>, **CIN:** U68200MH2024FTC428724

**STATEMENT OF STANDALONE UNAUDITED FINANCIAL RESULTS
FOR THE QUARTER AND HALF YEAR ENDED SEPTEMBER 30, 2025**

The Standalone Unaudited Financial Results along with Limited Review Report for the quarter and half year ended September 30, 2025 were reviewed and approved by the Board of Directors in their meeting held on November 11, 2025.

The full format of the financial results are available on the stock exchange website (www.bseindia.com) and on the Company's website at: https://residenceslakeview.com/wp-content/uploads/2025/11/Outcome-of-BM_11.11-signed.pdf and can be accessed by scanning the QR code.

By Order of the Board,
For Powai Lake Residential Private Limited
Sd/-
Anirudh Harlalka
Director
DIN: 02738144



Place: Mumbai
Date : November 11, 2025

Note: The above intimation is in accordance with Regulation 52 of the SEBI (Listing Obligation & Disclosure Requirements) Regulations, 2015.

Lemon Tree Hotels Limited
 (CIN:L74899DL1992PLC049022)
 Regd. Off.: Asset No. 6, Aerocity Hospitality District
 New Delhi -110037 | Tel.: +91-11-4605 0101
 Fax: +91-11-4605 0110 | Email: sectdept@lemontreehotels.com
 Website: www.lemontreehotels.com


STATEMENT OF UNAUDITED STANDALONE AND CONSOLIDATED FINANCIAL RESULTS FOR THE QUARTER AND HALF YEAR ENDED SEPTEMBER 30, 2025

The unaudited Standalone and Consolidated Financial Results of the Company for the quarter and half year ended September 30, 2025 ("Financial Results") have been reviewed by the Audit Committee and approved by the Board of Directors of the Company at their respective meetings held on November 12, 2025.

The full format of the above Financial Results are available on the website of Stock Exchanges i.e. www.nseindia.com and www.bseindia.com and on the Company's website www.lemontreehotels.com. The same can also be accessed by scanning the QR Code.

Place: New Delhi
 Date : November 12, 2025

By order of the Board
for Lemon Tree Hotels Limited
 Sd/-
Patanjali Govind Keswani
 (Chairman & Executive Director)
 DIN: 0002974

<div>  <div> Kerala Financial Corporation </div> </div>				
<p> Regd. Office Vellayambalam, Trivandrum - 695033, Kerala, Tel : +91-471-2737500, Fax: 2311750 ,Website: www.kfc.org, Email: accounts@kfc.org Financial Results for the Half year ended September 30, 2025 </p>				
			(Rs. In Lakh)	
SI No	Particulars	Half year ended		
		30.09.2025	30.09.2024	
		Unaudited	Audited	
			31.03.2025	
1	Total Income from Operations	49,088.47	41,906.39	90,139.05
2	Net Profit / (Loss) for the period (before Tax, Exceptional and/or Extraordinary items)	11,764.11	8,780.15	10,127.58
3	Net Profit / (Loss) for the period before tax (after Exceptional and/or Extraordinary items#)	11,764.11	8,780.15	10,127.58
4	Net Profit/ (Loss) for the period after tax (after Exceptional and/or Extraordinary items#)	9,514.11	6,480.15	9,815.91
5	Paid-up Equity Share Capital	92,650.43	72,650.43	72,650.43
6	Share application money pending allotment	-	-	20,000.00
7	Reserves, Excluding Revaluation Reserves	49,753.48	40,200.66	40,184.21
8	Net worth	142,403.91	1,12,851.09	132,834.64
9	Outstanding Debt	782,744.50	693,281.91	780,844.89
10	Debt Equity Ratio	5.50	6.14	5.88
11	Capital Adequacy Ratio (%)	30.78	27.38	28.65
12	Earnings Per Share (Rs.) Basic	10.27*	8.92*	13.90
13	Earnings Per Share (Rs.) Diluted	10.27*	8.92*	13.81
14	Capital Redemption Reserve	Nil	Nil	Nil
15	Debt Redemption Reserve	Nil	Nil	Nil
16	Debt Service Coverage Ratio	NA	NA	NA
17	Interest Service Coverage Ratio	NA	NA	NA

ਪੰਜਾਬ ਪੈਨਸ਼ਨਰਜ਼ ਯੂਨੀਅਨ (ਏਟਕ) ਬ੍ਰਾਂਚ ਮੋਗਾ ਦੀ ਮਹੀਨਾਵਾਰ ਮੀਟਿੰਗ

● 16 ਨੂੰ ਧੂਰੀ ਵਿਖੇ ਰੈਲੀ 'ਚ ਸ਼ਾਮਲ ਹੋਣ ਲਈ ਮੋਗਾ ਦੇ ਅੱਡੇ ਤੋਂ 8 ਵਜੇ ਚੱਲੇਗੀ ਬੱਸ

ਮੋਗਾ (ਇਕਬਾਲ ਸਿੰਘ ਖਹਿਰਾ)- ਪੰਜਾਬ ਪੈਨਸ਼ਨਰਜ਼ ਯੂਨੀਅਨ (ਏਟਕ) ਬ੍ਰਾਂਚ ਮੋਗਾ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਪ੍ਰਧਾਨ ਬਚਿੰਦਰ ਸਿੰਘ ਧੋਬੜ ਦੀ ਪ੍ਰਧਾਨਗੀ ਹੇਠ ਸ਼ਹੀਦ ਨਵੰਬਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ ਨੇ ਯੂਨੀਅਨ ਵੱਲੋਂ ਕੀਤੇ ਗਏ ਸੰਘਰਸ਼ਾਂ ਦਾ ਵੇਰਵਾ ਦਿੰਦੇ ਹੋਏ ਸਾਬੀਆਂ ਨੂੰ ਲਗਾਤਾਰ ਸਰਗਰਮ ਰਹਿਣ ਦੀ ਅਪੀਲ ਕੀਤੀ। ਉਹਨਾਂ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਅਪਣਾਏ ਗਏ ਟਰਕਾਉ ਵਤੀਰੇ ਦੀ ਜ਼ੋਰਦਾਰ ਨਿਖੇਧੀ ਕੀਤੀ। ਇਸ ਮੌਕੇ ਜਨਰਲ ਸਕੱਤਰ ਸਤਪਾਲ ਸ਼ਹਿਗਲ ਨੇ ਆਰਥਿਕ ਲਾਜ਼ਾਂ ਬਾਰੇ ਸਾਬੀਆਂ ਨੂੰ ਦੱਸਿਆ ਅਤੇ ਕਹਿਣਾ ਤੇ ਵੱਖ ਵੱਖ ਚੱਲ ਰਹੇ ਕੇਸਾਂ ਬਾਰੇ ਜਾਣਕਾਰੀ ਦਿੱਤੀ। ਸਰਵ ਸ਼ਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੇਗ ਕਰਨ ਦੀ ਨਿਖੇਧੀ ਕੀਤੀ



ਅਤੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਮੰਗ ਕੀਤੀ ਗਈ ਜਲਦੀ ਤੋਂ ਜਲਦੀ ਸੈਨੇਟ ਚੋਣਾਂ ਦੀ ਮਿਤੀ ਐਲਾਨੀ ਜਾਵੇ। ਪੰਜਾਬ ਸਰਕਾਰ ਵੱਲੋਂ ਇਸ ਸਬੰਧ ਵਿੱਚ ਧਾਰੀ ਗਈ ਚੁੱਪ ਤੇ ਦੁੱਖ ਪ੍ਰਗਟ ਕੀਤਾ ਗਿਆ। ਇੱਕ ਹੋਰ ਮਤੇ ਰਾਹੀਂ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਅਤੇ ਹੋਰ ਸਰਕਾਰੀ ਜ਼ਮੀਨਾਂ ਵੇਚ ਕੇ ਕੰਮ ਚਲਾਉਣ ਦੀ ਨਿਖੇਧੀ ਕੀਤੀ ਗਈ ਅਤੇ

ਇਸ ਮੌਕੇ ਭੂਪਿੰਦਰ ਸਿੰਘ ਸ਼ੱਧੋਂ, ਪੋਲਾ ਸਿੰਘ ਬਰਾੜ, ਅਵਤਾਰ ਸਿੰਘ ਬਰਾੜ, ਨਿਰੰਜਣ ਸਿੰਘ ਮਾਛੀਕੇ, ਬਲਦੇਵ ਸਿੰਘ, ਨਵੰਦਰ ਸਿੰਘ ਰਿਣਾ ਜੀ.ਐਮ.ਬਚਿੰਦਰ ਸਿੰਘ ਘੱਲਾਣੀ, ਬਲਬੀਰ ਸਿੰਘ ਰਾਮੂਵਾਲਾ, ਬੂਟਾ ਸਿੰਘ ਭੱਟੀ, ਅਜਮੇਰ ਸਿੰਘ ਅਖਾੜਾ, ਕਰਨੈਲ ਸਿੰਘ ਗਿੱਲ, ਸ਼ਿੰਦਰਪਾਲ ਸਿੰਘ ਰਿਣਾ ਮੁੱਖ ਅਧਿਆਪਕ ਆਦਿ ਨੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਫੈਸਲਾ ਕੀਤਾ ਗਿਆ ਕਿ 11 ਦਸੰਬਰ ਨੂੰ ਯੂਨੀਅਨ ਦੀ ਮੀਟਿੰਗ ਠੀਕ 11 ਵਜੇ ਇਸੇ ਸਥਾਨ 'ਤੇ ਹੋਵੇਗੀ ਜੋ ਕਿ ਪੈਨਸ਼ਨਰਜ਼-ਭੇ ਨੂੰ ਸਮਰਪਤ ਕੀਤੀ ਜਾਵੇਗੀ। ਜਿਸ ਵਿੱਚ ਅਗਲੇ ਦੋ ਸਾਲਾਂ ਲਈ ਬ੍ਰਾਂਚ ਦੀ ਚੋਣ ਕੀਤੀ ਜਾਵੇਗੀ। 70, 75, 80, 85 ਸਾਲ ਦੇ ਪੈਨਸ਼ਨਰਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰ ਸਿੰਘ ਮਹਿਣਾ, ਅਵਤਾਰ ਸਿੰਘ, ਅਮਰਜੀਤ ਸਿੰਘ ਰਾਮੂਵਾਲਾ, ਗੁਰਚਰਨ ਸਿੰਘ ਸੱਦਾ ਸਿੰਘ ਵਾਲਾ, ਸ਼ਿੰਦਰਪਾਲ ਵਰੁ ਆਦਿ ਵੀ ਹਾਜ਼ਰ ਸਨ।

ਵਿਦਿਆਰਥੀਆਂ ਦਾ ਜੈਪੁਰ ਲਈ 3 ਰੋਜ਼ਾ ਵਿੱਦਿਅਕ ਟੂਰ



ਸੁਨਾਮ (ਅੰਬਕ ਬੱਸਲ, ਹਾਕਮ ਭੱਟੀ) ਸਟੀਫਨ ਇੰਟਰਨੈਸ਼ਨਲ ਸਕੂਲ ਨੇ ਜੈਪੁਰ ਲਈ ਤਿੰਨ ਦਿਨਾਂ ਵਿੱਦਿਅਕ ਦੌਰੇ ਦਾ ਆਯੋਜਨ ਕੀਤਾ, ਜਿਸ 'ਚ ਵਿਦਿਆਰਥੀਆਂ ਨੂੰ ਸ਼ਹਿਰ ਦੀ ਸਮੁੱਚੇ ਵਿਸ਼ਾਸਤ ਦੀ ਇੱਕ ਝਲਕ ਮਿਲੇ। ਵਿਦਿਆਰਥੀਆਂ ਨੇ ਹਵਾ ਮਹਿਲ, ਜਲ ਮਹਿਲ, ਅੰਬਰ ਕਿਲ੍ਹਾ, ਜੋਗੜ ਕਿਲ੍ਹਾ, ਐਲਬਰਟ ਹਵਾ ਅਜਾਇਬ ਘਰ, ਜੋਤਰ ਮੰਤਰ ਦੇਖੇ। ਵਿਦਿਆਰਥੀਆਂ ਨੇ ਗਾਈਡਡ ਟੂਰਾਂ ਦੁਆਰਾ ਆਰਕੀਟੈਕਚਰ, ਇਤਿਹਾਸ ਤੇ ਵਿਗਿਆਨ ਦੀ ਪੜਚੋਲ ਕੀਤੀ। ਜੋਤਰ-ਮੰਤਰ ਵਿਖੇ ਇੰਟਰਐਕਟਿਵ ਸੈਸ਼ਨਾਂ ਨੇ ਖਗੋਲ ਵਿਗਿਆਨ ਬਾਰੇ ਉਤਸੁਕਤਾ ਪੈਦਾ ਕੀਤੀ।ਗਾਈਡਡ ਨਾਂਲਾਂ ਸ਼ਿਖਿਆਚਾਰਕ ਅਦਾਨ-ਪ੍ਰਦਾਨ ਨੇ ਸਿੱਖਣ ਦੇ ਅਨੁਭਵ ਨੂੰ ਅਮੀਰ ਬਣਾਇਆ।

ਪੁਰਾਣੇ ਵਿਦਿਆਰਥੀ ਕੈਪਟਨ ਕਰਮਜੀਤ ਸਿੰਘ ਦੀ ਸਕੂਲ 'ਚ ਸ਼ਿਰਕਤ



ਦੇਰਾਗਾ (ਹਰਮਿੰਦਰ ਸੇਠ) ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਦਾ ਦਿਨ ਬਹੁਤ ਖਾਸ ਸੀ ਕਿਉਂਕਿ ਸਕੂਲ ਦੇ ਪੁਰਾਣੇ ਵਿਦਿਆਰਥੀ ਕੈਪਟਨ ਕਰਮਜੀਤ ਸਿੰਘ ਸਪੁੱਤਰ ਸੁਬੋਦਰ ਮੋਜਰ ਦਲੇਰ ਸਿੰਘ ਨੇ ਸਕੂਲ ਵਿੱਚ ਸ਼ਿਰਕਤ ਕੀਤੀ। ਕੈਪਟਨ ਕਰਮਜੀਤ ਸਿੰਘ ਜੀ ਮਰਚੈਂਟ ਨੇਵੀ ਵਿੱਚ ਉੱਚੇ ਅਹੁਦੇ 'ਤੇ ਤਾਇਨਾਤ ਹਨ ਅਤੇ ਨਰਬ ਖੇਤਰ ਦੇ ਇਕੱਲੇ ਵਿਅਕਤੀ ਹਨ ਜੋ ਇਸ ਅਹੁਦੇ ਲਈ ਚੁਣੇ ਗਏ ਹਨ। ਸਕੂਲ ਵਿੱਚ ਪਹੁੰਚ ਕੇ ਉਹਨਾਂ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਆਪਣੇ ਅਧਿਆਪਕਾਂ ਦੇ ਸੁਸ਼ੀਲ ਦਾ ਤਹਿ ਦਿਲੋਂ ਧੰਨਦਾਰ ਕੀਤਾ। ਉਹਨਾਂ

ਕਿਹਾ ਕਿ ਅੱਜ ਜੋ ਵੀ ਮੈਂ ਹਾਂ ਆਪਣੇ ਗੁਰੂਆਂ ਅਤੇ ਮਾਤਾ ਪਿਤਾ ਦੀ ਬਦੋਲਤ ਹਾਂ। ਉਹਨਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਕੋਈ ਵੀ ਮੌਜਲ ਅਸੰਭਵ ਨਹੀਂ, ਬੱਸ ਮਿਹਨਤ ਅਤੇ ਸੱਚੇ ਇਰਾਦੇ ਨਾਲ ਹਰ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ। ਕੈਪਟਨ ਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਮੁਬਾਇਲ ਫੋਨ ਅਤੇ ਟੈਬਲੇਟ ਤੋਂ ਜਿੰਨੀ ਦੂਰੀ ਬਣਾਈ ਰੱਖੋਗੇ, ਓਨੀ ਵਧੀਆ ਤਰੱਕੀ ਕਰੋਗੇ। ਇਸ ਮੌਕੇ ਸਕੂਲ ਦੇ ਮੁਖੀ ਪ੍ਰੀਤੀਸ਼ ਗੁਜਰਾਲੀ ਨੇ ਕੈਪਟਨ ਕਰਮਜੀਤ ਸਿੰਘ ਨੂੰ ਸਨਮਾਨਤ ਕੀਤਾ ਅਤੇ ਉਹਨਾਂ ਨੂੰ ਉੱਚੇ ਅਹੁਦੇ ਤੱਕ ਪਹੁੰਚਣ ਲਈ ਵਧਾਈ ਦਿੱਤੀ।

ਅੱਠਵੀਂ ਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਲਈ ਭਾਈ ਜੈਤਾ ਜੀ ਫਾਊਂਡੇਸ਼ਨ ਦਾ ਵਿਸ਼ੇਸ਼ ਉਪਰਾਲਾ, ਦਾਖਲੇ 21 ਦਸੰਬਰ ਨੂੰ

ਲਹਿਰਾ ਮੁੱਢਬਤ (ਸ਼ੈਮ ਨੇਸ਼ ਹਵਾਰੀਆ)- ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਦੇ ਸੰਸਥਾਪਕ ਹਰਪਾਲ ਸਿੰਘ ਤੇ ਵਿਸ਼ੇਸ਼ ਉਪਰਾਲੇ ਦੇਰਵਾ ਸਾਲ 2026 ਦੇ ਵਿੱਦਿਅਕ ਸੈਸ਼ਨ ਦੀ +1 ਕਲਾਸ ਦੇ ਮੈਂਡਰਲ ਵਿਸ਼ਿਆਂ ਦੀਆਂ ਕਲਾਸਾਂ ਅਤੇ ਨੌਵੀਂ ਕਲਾਸ ਵਿਚ ਦਾਖਲੇ ਹਿੱਤ 21 ਦਸੰਬਰ 2025 ਨੂੰ ਹੋਣ ਵਾਲੀ ਪ੍ਰੀਖਿਆ ਲਈ



● 30 ਨਵੰਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਨੇ ਚਾਵਣ ਵਿਦਿਆਰਥੀ

ਜ਼ਿਲ੍ਹਾ ਕੋ-ਆਰਡੀਨੇਟਰ ਫਰੀਦਕੋਟ ਹਰਵਿੰਦਰ ਸਿੰਘ ਮਰਵਾਹਾ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਹਰਕ ਸਾਲ ਟੈਸਟ ਅਤੇ ਇਟਰਵਿਊ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮਾਪਿਆਂ ਦੀ ਆਰਥਿਕ ਸਥਿਤੀ ਦੇ ਆਧਾਰ 'ਤੇ ਮੁਫਤ ਅਤੇ

ਰਿਹਾਇਤੀ ਦਰਾਂ ਉੱਤੇ ਚੰਡੀਗੜ੍ਹ ਵਿਖੇ ਫਾਊਂਡੇਸ਼ਨ ਦੇ ਹੈਡ-ਕੁਆਰਟਰ ਸਥਿਤ ਵਿੱਦਿਅਕ ਕੇਂਦਰ ਵਿੱਚ ਪੜ੍ਹਾਈ ਕਰਾਈ ਜਾਂਦੀ ਹੈ, ਜਿੱਥੇ ਹੋਸਟਲ/ਖਾਣ-ਪੀਣ, ਕੰਪਿਊਟਰ ਲੈਬ, ਲਾਇਬਰੇਰੀ ਅਤੇ ਗੈਰਿੰਗ ਹਮ ਆਦਿ ਦੀ ਸੁਵਿਧਾ ਹੈ। ਇਹਨਾਂ ਵਿਦਿਆਰਥੀਆਂ ਨੂੰ ਦੇਸ਼ ਦੇ ਉੱਚ ਦਰਜੇ ਦੇ ਮੈਂਡਰਲ ਅਤੇ ਇੰਜੀਨੀਅਰਿੰਗ ਕਾਲਜਾਂ ਵਿਚ ਦਾਖਲੇ ਹਿੱਤ ਸੰਸਥਾ ਦੇ ਉੱਚ ਕੋਟੀ ਦੇ

ਖੰਨਾ (ਸੁਖਵਿੰਦਰ ਸਿੰਘ ਭਾਦਲਾ) ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰ ਇਕੱਤਰਤਾ 'ਤੇ ਐੱਸ ਸੀਨੀ ਸੈਂਕ ਸਕੂਲ ਵਿਖੇ ਸਭਾ ਦੇ ਪ੍ਰਧਾਨ ਨਰਿੰਦਰ ਸਿੰਘ ਮਣਕੂ ਦੀ ਸਾਹਿਤ ਸਭਾ ਖੰਨਾ ਦੇ ਪ੍ਰਧਾਨ ਨਰਿੰਦਰ ਸਿੰਘ ਮਣਕੂ ਨੇ ਫਾਊਂਡੇਸ਼ਨ ਦੀ ਸਹਿਯੋਗ ਨਾਲ ਸਾਹਿਤ ਸਭਾ ਦੀ ਮਹੀਨਾਵਾਰ ਇਕੱਤਰਤਾ 'ਤੇ ਐੱਸ ਸੀਨੀ ਸੈਂਕ ਸਕੂਲ ਵਿਖੇ ਸਭਾ ਦੇ ਪ੍ਰਧਾਨ ਨਰਿੰਦਰ ਸਿੰਘ ਮਣਕੂ ਦੀ

ਵਿਧਾਇਕ ਸੁਖਾਨੰਦ ਨੇ ਕਚਹਿਰੀ ਦਾ ਲਿਆ ਜਾਇਜ਼ਾ, ਲੋਕਾਂ ਨੂੰ ਈ ਜੀ ਰਜਿਸਟਰੀ ਪ੍ਰਣਾਲੀ ਅਪਣਾਉਣ ਦੀ ਅਪੀਲ

ਬਾਘਾ ਪੁਰਾਣਾ, (ਮਨੀ ਸਿੰਗਲਾ) ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਨੰਦ ਵੱਲੋਂ ਤਹਿਸੀਲ ਕਚਹਿਰੀ ਦਾ ਚੰਗਾ ਕਰਕੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਤੇ ਜਨਤਾ ਨੂੰ



ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ।ਉਨ੍ਹਾਂ ਰਜਿਸਟਰੀ ਸੰਬੰਧੀ ਪ੍ਰਣਾਲੀ 'ਤੇ ਵਿਸ਼ੇਸ਼ ਧਿਆਨ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ ਈਜੀ ਰਜਿਸਟਰੀ ਪ੍ਰਣਾਲੀ ਲਾਗੂ ਕੀਤੀ ਗਈ ਹੈ, ਜਿਸ ਨਾਲ ਪਰਦਰਸ਼ੀਤਾ ਅਤੇ ਸਮਾਂ ਦੀ ਬਚਤ ਦੋਵੇਂ ਹੋਦੀਆਂ ਹਨ।ਵਿਧਾਇਕ ਸੁਖਨੰਦ ਨੇ ਕਿਹਾ ਕਿ ਅਕਸਰ ਲੋਕ ਬਿਨਾਂ ਜਾਣਕਾਰੀ ਨਿੱਜੀ ਏਜੰਟਾਂ

ਜਾਂ ਵਿਚੋਲਿਆਂ ਰਾਹੀਂ ਰਜਿਸਟਰੀ ਲਿਖਾਉਂਦੇ ਹਨ, ਜਿਸ ਨਾਲ ਉਹਨਾਂ ਨੂੰ ਵਾਧੂ ਖਰਚ ਤੇ ਨੱਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਜਨਤਾ ਨੂੰ ਸੁਚਿਤ ਕੀਤਾ ਕਿ ਸਰਕਾਰ ਵੱਲੋਂ ਰਜਿਸਟਰੀ ਪ੍ਰਕਿਰਿਆ ਵਿੱਚ ਡਿਜੀਟਲ ਪ੍ਰਣਾਲੀ ਦੀ ਸ਼ੁਰੂਆਤ ਨਾਲ ਹੁਣ ਸਾਰੀਆਂ ਰਜਿਸਟਰੀਆਂ ਆਨਲਾਈਨ ਪ੍ਰਕਿਰਿਆ ਰਾਹੀਂ ਕੀਤੀਆਂ ਜਾਦੀਆਂ ਹਨ।ਇਸ ਨਾਲ ਨਾ ਕੇਵਲ ਪਾਰਦਰਸ਼ਤਾ ਵਧੀ ਹੈ, ਸਗੋਂ ਰਿਸ਼ਵਤਖੋਰੀ ਤੇ ਗਲਤ ਰਵਾਇਤਾਂ 'ਤੇ ਵੀ ਰੋਕ ਲੱਗੀ ਹੈ।ਵਿਧਾਇਕ ਨੇ ਤਹਿਸੀਲ ਦਫਤਰ ਦੇ ਕਮਚਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਲੋਕਾਂ ਨਾਲ ਸਹਜ ਤੇ ਸਹਿਯੋਗਪੂਰਨ ਵਿਵਹਾਰ ਰੱਖਣ ਅਤੇ ਹਰ ਆਦੇ ਹੋਏ ਵਿਅਕਤੀ ਦੀ ਸਮੱਸਿਆ ਨੂੰ ਤੁਰੰਤ ਸੁਣ ਕੇ ਹੱਲ ਕਰਨ।ਤਹਿਸੀਲ ਦੇ ਈਜੀ ਰਜਿਸਟਰੀ ਕਾਊਂਟਰ, ਪਬਲਿਕ ਡੀਲਿੰਗ ਸੈਕਸ਼ਨ ਤੇ ਦਸਤਾਵੇਜ਼ ਰਿਕਾਰਡ ਵਿਭਾਗ ਦਾ ਵੀ ਜਾਇਜ਼ਾ ਲਿਆ ਤੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ।ਉਨ੍ਹਾਂ ਕਿਹਾ ਕਿ ਸਰਕਾਰ ਦੀ ਮਨਜ਼ਾ ਲੋਕਾਂ ਨੂੰ ਘਰ-ਦੁਆਰਾ ਸਹੂਲਤਾਂ ਪ੍ਰਦਾਨ ਕਰਨ ਦੀ ਹੈ, ਇਸ ਲਈ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਸਰਕਾਰੀ ਸਿਸਟਮ 'ਤੇ ਭਰੋਸਾ ਕਰੇ ਤੇ ਈਜੀ ਰਜਿਸਟਰੀ ਰਾਹੀਂ ਹੀ ਆਪਣਾ ਕੰਮ ਕਰਾਏ।

ਤਹਿਸੀਲਾਂ ਵਿੱਚ ਰਜਿਸਟਰੀ ਲਿਖਣ ਲਈ ਸਰਕਾਰੀ ਮੁਲਾਜ਼ਮ ਤੈਨਾਤ ਕੀਤੇ ਗਏ ਹਨ, ਜੋ ਪੂਰੀ ਤਰ੍ਹਾਂ ਤਰਬੀਅਤਯਾਵਤਾ ਤੇ ਤਜਰਬੇਕਾਰ ਹਨ।ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਰਜਿਸਟਰੀ ਸਰਕਾਰੀ ਰੋਟਾਂ ਅਨੁਸਾਰ ਹੀ ਲਿਖਵਾਉਣ ਤੇ ਕਿਸੇ ਵੀ ਵਿਚਲੇ ਜਾਂ ਗੈਰ-ਅਧਿਕਾਰਤ ਵਿਅਕਤੀ ਦੀ ਸਹਾਇਤਾ ਨਾ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ

ਹਲਕਾ ਘਨੌਰ ਦੇ 2113 ਲਾਭਪਤਰੀਆਂ ਨੂੰ 5 ਕਰੋੜ 15 ਲੱਖ ਰੁਪਏ ਦੀ ਮੁਆਵਜ਼ਾ ਰਸ਼ਮੀ ਦੇਣ ਦੇ ਦਸਤਾਵੇਜ਼ ਸੌਂਪੇ

ਘਨੌਰ, (ਰਜਿੰਦਰ ਸਿੰਘ ਬਿੰਦ) ਵਿਧਾਇਕ ਗੁਰਲਾਲ ਘਨੌਰ ਨੇ ਆਪਣੇ ਹਲਕੇ ਦੇ ਘੱਗਰ ਦੀ ਮਾਰ ਹੇਠ ਆਏ ਤੇ ਹੜ੍ਹਾਂ ਦੇ ਝੰਬੇ 11 ਪਿਛਾਂ ਦੇ 2113 ਲਾਭਪਤਰੀਆਂ ਨੂੰ 5 ਕਰੋੜ 15 ਲੱਖ ਰੁਪਏ ਦੀ ਮੁਆਵਜ਼ਾ ਰਸ਼ਮੀ ਮਿਸ਼ਨ ਚੜ੍ਹਦੀਕਲਾ ਤਹਿਤ ਰੰਗਲਾ ਪੰਜਾਬ ਰਾਹੀਂ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਦੇ ਪੱਤਰ ਸੌਂਪੇ।ਉਨ੍ਹਾਂ ਨਾਲ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਤੇ ਐਸ.ਡੀ.ਐਮ. ਰਾਜਪੁਰ ਅਵਿਕੇਸ਼ ਗੁਪਤਾ ਸਮੇਤ ਹੋਰ ਅਧਿਕਾਰੀ ਤੇ ਪਤਵੱਤੇ ਮੰਜੂਰ ਸਨ। ਵਿਧਾਇਕ ਗੁਰਲਾਲ ਘਨੌਰ ਨੇ ਪਿੰਡ ਟਿਵਾਣਾ, ਤਾਜਲਪੁਰ, ਮਾਝੂ, ਸਰਾਲਾ ਕਲਾਂ, ਸਰਾਲਾ ਖੁਰਦ, ਕਮਾਲਪੁਰ, ਕਪੂਰੀ, ਰਾਮਪੁਰ, ਹਰਪਾਲਾ, ਲੋਹਸਿਬਲੀ ਤੇ ਜਮੀਤਗੜ੍ਹ ਵਿੱਚ 3478 ਏਕੜ ਰਕਬੇ ਦੇ ਖ਼ਰਾਬੇ ਦੇ ਮੁਆਵਜ਼ੇ ਦੀ ਸਹਾਇਤਾ ਰਸ਼ਮੀ ਕਿਸਾਨਾਂ ਦੇ ਖਾਤਿਆਂ 'ਚ ਪ੍ਰਮਾਣੇ ਜਾਣ ਬਾਰੇ ਦਸਤਾਵੇਜ਼ ਸੌਂਪੇ। ਵਿਧਾਇਕ ਗੁਰਲਾਲ ਨੇ ਕਿਹਾ ਕਿ ਘੱਗਰ ਦੀ ਸਮੱਸਿਆ ਸਦੀਆਂ ਤੋਂ ਚੱਲੀ ਆ ਰਹੀ ਹੈ, ਪ੍ਰੰਤੂ ਇਸ ਦਾ

ਪੱਕਾ ਹੱਲ ਨਹੀਂ ਹੋ ਸਕਿਆ, ਕਿਉਂਕਿ ਇਸ ਦਾ ਕਾਰਨ ਹੈ ਕਿ ਇਸ ਦਾ ਰਕਬਾ ਘਟ ਗਿਆ ਹੈ, ਪ੍ਰੰਤੂ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕਦੇ ਦਾ

ਕਰ ਦਿੱਤਾ ਜਾਵੇਗਾ। ਗੁਰਲਾਲ ਘਨੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਸਲ ਵਿੱਚ ਕਿਸਾਨਾਂ ਦੇ ਪੰਜਾਬ ਦੇ ਹਿਤਾਇਕੀ ਹਨ, ਕਿਉਂਕਿ ਉਨ੍ਹਾਂ ਨੇ ਦੇਸ਼ ਵਿੱਚ ਸਭ ਤੋਂ ਵੱਧ ਪ੍ਰਤੀ ਏਕੜ ਮੁਆਵਜ਼ਾ 20 ਹਜ਼ਾਰ ਰੁਪਏ ਦੇਣ ਸਮੇਤ ਕਿਸਾਨਾਂ ਨੂੰ ਕਣਕ ਦਾ ਬੀਜ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਹ ਸਾਰੀ ਰਸ਼ਮੀ ਬਿਨਾਂ ਕਿਸੇ ਸਿਫਾਰਸ਼ ਤੋਂ ਪਾਰਦਰਸ਼ੀ ਢੰਗ ਨਾਲ ਲਾਭਪਤਰੀਆਂ ਦੇ ਖਾਤਿਆਂ ਵਿੱਚ ਪਾਈ ਗਈ ਹੈ। ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਵਿੱਚ ਸੂਬੇ ਦੇ ਲੋਕਾਂ ਦੀ ਬਾਹ ਫੜੀ ਅਤੇ ਬਾਅਦ ਵਿੱਚ ਮੁਆਵਜ਼ਾ ਰਸ਼ਮੀ ਤੇ ਹੋਰ ਸਹਾਇਤਾ ਦੇਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਮੰਜੂਰ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ, ਜਿਸ ਦੇ ਸਾਰੇ ਮੰਤਰੀ, ਵਿਧਾਇਕ ਤੇ ਅਹੁਦੇਦਾਰ ਸਮੇਤ ਅਧਿਕਾਰੀ, ਕਰਮਚਾਰੀ ਹਰ ਵੇਲੇ ਹੜ੍ਹਾਂ ਦੌਰਾਨ ਲੋਕਾਂ ਵਿੱਚ ਵਿਚਰੇ ਤੇ ਲੋਕਾਂ ਦੇ ਨਾਲ ਖੜ੍ਹੇ ਰਹੇ। ਇਸ ਦੌਰਾਨ ਵੱਡੀ ਗਿਣਤੀ ਇਲਾਕੇ ਦੇ ਕਿਸਾਨ, ਅਹੁਦੇਦਾਰ, ਪੰਚ-ਸਰਪੰਚ ਤੇ ਹੋਰ ਪਤਵੱਤੇ ਮੰਜੂਰ ਸਨ।

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪਦ ਯਾਤਰਾ 0150 ਯੂਨਿਟੀ ਮਾਰਚ

ਮੰਡੀ ਗੋਬਿੰਦਗੜ੍ਹ (ਪ੍ਰਮੋਦ ਭਾਰਦਵਾਜ) ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਦੀ ਐਨਐਸਐਸ ਯੂਨਿਟ ਵੱਲੋਂ ਮੇਰਾ ਯੁਵਾ ਭਾਰਤ, ਡੈਂਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਸਰਦਾਰ ਵੱਲਭਾਈ ਪਟੇਲ ਦੀ ਵਿਰਾਸਤ ਨੂੰ ਯਾਦ ਕਰਨ ਲਈ ਇੱਕ ਸੱਭਿਆਚਾਰਕ ਪ੍ਰੋਗਰਾਮ ਤੇ ਪਦ ਯਾਤਰਾ 0150 ਯੂਨਿਟੀ ਮਾਰਚ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਡੀ.ਬੀ.ਯੂ. ਦੇ ਚਾਂਸਲਰ ਡਾ. ਜ਼ੋਰਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਉਨ੍ਹਾਂ ਦੇ ਨਾਲ ਡਾ. ਤਰਜਿੰਦਰ ਕੌਰ, ਪ੍ਰੋ.ਚਾਂਸਲਰ ਡਾ. ਹਰਸ਼ ਸਦਾਵਰਤੀ, ਵਾਈਸ ਚਾਂਸਲਰ, ਡਾ. ਪ੍ਰੀਤੀਸ਼ ਸ਼ਿਵਿਰਾਨ, ਡਾਇਰੈਕਟਰ, ਵੈਕਲਨੀ ਆਫ਼ ਐਜੂਕੇਸ਼ਨ, ਸਤੀਸ਼ ਕੁਮਾਰ, ਐਨਐਸਐਸ. ਪ੍ਰੋਗਰਾਮ ਕੋਆਰਡੀਨੇਟਰ, ਕਾਰਜਿਤ ਸਿੰਗਲਾ, ਜ਼ਿਲ੍ਹਾ ਯੁਵਾ ਅਧਿਕਾਰੀ, ਮੇਰਾ ਯੁਵਾ ਭਾਰਤ, ਡੈਂਤਿਹਗੜ੍ਹ ਸਾਹਿਬ, ਅਮਲੋਹ ਦੇ ਭਾਜਪਾ ਨੇਤਾ ਦੀ ਨੁਮਾਇੰਦਗੀ ਕਰਦੇ ਹੋਏ ਕਰਨਾਵੀਰ ਟੋਹੜਾ ਦੇ ਪੀ.ਟੀ., ਐੱਸ.ਐੱਚ.ਓ. ਅਮਲੋਹ ਖਲਜਿੰਦਰ ਸਿੰਘ ਕੰਗ ਅਤੇ ਹੋਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਡਾ. ਜ਼ੋਰਾ ਸਿੰਘ ਨੇ



ਯੋਗਦਾਨ 'ਤੇ ਜ਼ੋਰ ਦਿੱਤਾ।ਮੇਰਾ ਯੁਵਾ ਭਾਰਤ ਤੋਂ ਕਾਰਜਿਤ ਸਿੰਗਲਾ ਨੇ ਮਾਰਚ ਨੂੰ ਭਾਰਤ ਦੇ ਅਸਲ ਰਾਸ਼ਟਰੀ ਨਾਇਕ ਨੂੰ ਸ਼ਰਧਾਂਜਲੀ ਕਿਹਾ। ਪ੍ਰੋਗਰਾਮ ਦੇ ਹਿੱਸੇ ਵਜੋਂ, ਐਨਐਸਐਸ ਯੂਨਿਟ ਨੇ ਸਰਦਾਰ ਵੱਲਭਾਈ ਪਟੇਲ 'ਤੇ ਇੱਕ ਲੇਖ ਮੁਕਾਬਲੇ ਦੇ ਨਾਲ-ਨਾਲ ਇੱਕ ਰੁੱਖ ਲਗਾਉਣ ਦੀ ਮੁਹਿੰਮ ਦੇ ਆਯੋਜਨ ਵੀ ਕੀਤਾ ਜਿਸ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਹੋਈਆਂ ਸੱਭਿਆਚਾਰਕ ਪੇਸ਼ਕਾਰੀਆਂ ਤੋਂ ਬਾਅਦ ਚਾਂਸਲਰ ਡਾ. ਜ਼ੋਰਾ ਸਿੰਘ ਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਸਾਝੇ ਤੌਰ 'ਤੇ ਪਦ ਯਾਤਰਾ 0150 ਯੂਨਿਟੀ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਿਸ ਵਿੱਚ ਦੇਸ਼ ਭਗਤ ਯੂਨੀਵਰਸਿਟੀ ਤੋਂ ਅਮਲੋਹ ਤੱਕ ਮਾਰਚ ਕਰਦੇ ਹੋਏ 500 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।ਰੈਲੀ ਨੂੰ ਅਮਲੋਹ ਪੁਲਸ ਤੇ ਇੱਕ ਮੈਡੀਕਲ ਟੀਮ ਦਾ ਸਮਰਥਨ ਪ੍ਰਾਪਤ ਸੀ, ਜਦੋਂਕਿ ਮੇਰਾ ਯੁਵਾ ਭਾਰਤ ਨੇ ਸਾਰੇ ਭਾਗੀਦਾਰਾਂ ਨੂੰ ਟੀ-ਸ਼ਰਟਾਂ ਤੇ ਰਿਡਰਸ਼ੇਅਰ ਵੀ ਵੰਡੀ।

ਡਿਪਟੀ ਕਮਿਸ਼ਨਰ ਨੂੰ ਰੇਤ, ਹੜ੍ਹਾਂ ਤੇ ਪਰਾਲੀ ਦੇ ਸੰਬੰਧ ਵਿੱਚ ਮਿੱਠਾ ਪੱਤਰ

ਮੋਗਾ (ਇਕਬਾਲ ਸਿੰਘ ਖਹਿਰਾ)- ਕਿਸਾਨ ਮਜ਼ਦੂਰ ਸੰਘਯੁਕਤ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੂਬਾ ਆਗੂ ਸਤਨਾਮ ਸਿੰਘ ਭੱਟੀ, ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ, ਜ਼ਿਲ੍ਹਾ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ , ਜਰਨੈਲ ਸਿੰਘ ਮੋਗਾ ਸਮੇਤ ਕਿਸਾਨ ਆਗੂਆਂ ਨੇ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੰਤੀਆ ਨੂੰ ਮਿਲਕੇ ਤਹਿਸੀਲ ਧਰਮਕੋਟ ਦੇ ਪਿੰਡ ਮੰਝਲੀ ਦੇ ਕਿਸਾਨ ਗੁਰਦਿਆਲ ਸਿੰਘ ਸਮੇਤ 5 ਕਿਸਾਨਾਂ ਉਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੇ ਨਾਜਾਇਜ਼ ਪਰਚੇ ਅਤੇ ਜ਼ਬਤ ਕੀਤੀ ਰੇਤ ਮਸ਼ੀਨ ਸਬੰਧੀ ਗੱਲਬਾਤ ਕੀਤੀ ਤੇ ਪਿੰਡ ਮੰਝਲੀ ਮੌਕੇ 'ਤੇ ਬਣਾਈ ਵੀਡੀਓ ਵੀ ਦਿੱਤੀ ਤੇ ਡਿਪਟੀ ਕਮਿਸ਼ਨਰ ਮੋਗਾ ਨੇ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਜੇ ਪਿੰਡ ਮੰਝਲੀ ਦੇ ਕਿਸਾਨਾਂ ਉਪਰ ਕੀਤੇ ਪਰਚਿਆਂ ਦੀ 2 ਦਿਨਾਂ ਵਿੱਚ ਇਨਕੁਆਰੀ ਕਰਵਾ ਦੇ ਕਿਸਾਨ ਆਗੂਆਂ ਨੂੰ ਦੱਸਿਆ ਜਾਵੇਗਾ। ਕਿਸਾਨ ਆਗੂਆਂ ਨੇ ਡੀ ਸੀ ਮੋਗਾ ਨੂੰ ਮੰਗ ਪੱਤਰ ਸੌਂਪਿਆ ਤੇ ਕਿਹਾ ਕਿ ਪੰਜਾਬ



ਸਰਕਾਰ ਦੀ ਪਾਲਸੀ ਅਨੁਸਾਰ ਹੜ੍ਹਾਂ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਪਈ ਰੇਤਾ ਨੂੰ 31 ਦਸੰਬਰ ਤੱਕ ਚੁੱਕਣ ਦੇ ਦੇਸ਼ ਹੇਠ ਜ਼ਿਲ੍ਹਾ ਮੋਗਾ ਵਿੱਚ ਕੀਤੇ ਜਾ ਰਹੇ ਪਰਚੇ ਰੱਦ ਕੀਤੇ ਜਾਣ। ਜਿਵੇਂ ਪਿੰਡ ਮੰਝਲੀ ਦੇ ਕਿਸਾਨ ਗੁਰਦਿਆਲ ਸਿੰਘ ਸਮੇਤ 5 ਕਿਸਾਨਾਂ ਦੇ ਚੱਕ ਭੇਰੇ ਦੇ ਕਿਸਾਨ ਉਤੇ ਆਪਣੇ ਖੇਤ ਵਿੱਚੋਂ ਰੇਤ ਚੁੱਕਣ ਦੇ ਦੇਸ਼ ਹੇਠ ਕੀਤੇ ਪਰਚੇ ਆਦਿ ਰੱਦ ਕੀਤੇ ਜਾਣ ਤੇ ਮੋਗਾ ਜ਼ਿਲ੍ਹੇ ਦੇ

ਪਿਛਲੇ ਸਾਲਾਂ ਵਿੱਚ ਤੇ ਹੁਣ ਕੀਤੇ ਜਾ ਰਹੇ ਪਰਚੇ ਤੇ ਜੁਗਮਾ ਰੱਦ ਕੀਤੇ ਜਾਣ।ਡੀ ਦੇ ਪੀ ਖਾਦ ਦੀ ਨਕਲੀ ਬੋਝ ਪੈਦਾ ਕਰ ਕੇ ਡੀਕਰਾਂ ਵੱਲੋਂ ਕੀਤੀ ਜਾ ਰਹੀ ਰੱਦ ਕੀਤੀ ਜਾਵੇ ਤੇ ਗੈਰ ਕਾਨੂੰਨੀ ਢੰਗ ਨਾਲ ਖਾਦ ਨਾਲ ਡੀਕਰਾਂ ਤੇ ਸਰਕਾਰੀ ਸੁਸਾਇਟੀਆਂ ਵੱਲੋਂ ਪੱਕੇ ਨਾਲ ਦਿੱਤੀਆਂ ਜਾ ਰਹੀਆਂ ਨੌਨ ਖਾਦ ਤੇ ਕੀਟਨਾਸ਼ਕ ਦਵਾਈਆਂ ਦੇ ਦੇਸ਼ ਹੇਠ ਦੇਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।ਕਿਸਾਨ ਆਗੂਆਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਪਿੰਡ ਮੰਝਲੀ ਦੇ ਰੇਤ ਮਸਲੇ ਉਤੇ 2 ਦਿਨਾਂ ਦਾ ਵਿਸ਼ਵਾਸ ਦਿਵਾਇਆ ਹੈ। ਜੇਕਰ ਕਿਸਾਨ ਗੁਰਦਿਆਲ ਸਿੰਘ ਨੂੰ ਇਨਸਾਫ ਨਾ ਮਿਲਿਆ ਤਾਂ 2 ਦਿਨਾਂ ਬਾਅਦ ਜਥੇਬੰਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸੱਦ ਕੇ ਅਗਲਾ ਐਕਸ਼ਨ ਉਲੀਕੇਗੀ।ਇਸ ਮੌਕੇ ਜ਼ਿਲ੍ਹਾ ਆਗੂ ਗੁਰਜਿੰਦਰ ਸਿੰਘ ਰੋਸ਼ਨ ਵਾਲਾ, ਸੂਰਤ ਸਿੰਘ ਮੋਗਾ, ਬਿੰਦਰ ਸਿੰਘ ਸੈਦ ਮੁਹੰਮਦ, ਸੋਹਣ ਸਿੰਘ ਰਾਮੂਵਾਲਾ, ਗੁਰਚਰਨ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।

INDIANOIL CORPORATION LTD.
(AMRITSAR DIVISIONAL OFFICE)
PUBLIC NOTICE
By the present Public Notice it is being informed to all concerned that the following dealership has applied for Reconstitution of their firm in favour of, as per details given below:

S. No	Name of dealership	Location	District	Nature of dealership (RO / SKO)	Name of Proprietor/ Partner(s)	Name of the proprietor/ Partner(s) applied for reconstitution	Reconstitution proposed in favour of
1	M/sNehal Filling Station	Amritsar -Chabal Road	Tarn Taran	RO	Smt. Parvinder Kaur Wo Sh. Vijay Kumar Ahir (Expired)	1) Nehal Ahir D/o Sh. Vijay Kumar Ahir 2) Harman Kumar Ahir S/o Sh. Vijay Kumar Ahir	1) Nehal Ahir D/o Sh. Vijay Kumar Ahir 2) Harman Kumar Ahir S/o Sh. Vijay Kumar Ahir

By the present notice, it is requested that if aforementioned proprietor/ partner(s) / their legal heir(s) (if the proprietor/ partner(s) have expired) has/have any kind of objection to the said reconstitution in the above mentioned firm, he/ she/ they may contact Divisional Retail Sales Head, Amritsar Divisional Office, Indian Oil Corporation Ltd., Second Floor, SCO 89, Distt. Shopping Centre, Ranjit Avenue, Amritsar PIN - 143001 along with all the original supporting documents, to prove/substantiate their claims within 30 days of publication of this public notice. Claims raised thereafter, shall not be entertained by Indian Oil Corporation Limited. Indian Oil Corporation Limited shall also not be responsible for any delay in receipt of claims after the due date. In case no claim is received within stipulated time, Indian Oil Corporation Limited shall reconstitute the firm in favor of applicant(s) mentioned above as per its policy.

ਉਤਰ ਰਲਵੇ

ਈ-ਨਿਵਿਦਾ ਸੂਚਨਾ

ਸੀਨੀਅਰ ਮੈਂਬਰ ਇੰਜੀਨੀਅਰ-ਤੀਜਾ, ਫਿਰੋਜਪੁਰ ਦੁਆਰਾ ਭਾਰਤ ਦੇ ਰਾਸ਼ਟਰਪਤੀ ਦੇ ਵੱਲੋਂ ਤੋਂ ਹੋਰਾਂ ਲਿਖਤ ਈ-ਨਿਵਿਦਾਵਾਂ, ਅੰਤਮ ਮਿਤੀ 02.12.2025 ਸਮੇਂ 16:00 ਵਜੇ ਤਕ www.ireps.gov.in ਤੇ ਮੰਗ ਕੀਤੀ ਜਾਂਦੀ ਹੈ। ਨਿਵਿਦਾਕਰਤਾ ਆਪਣੇ ਮੂਲ/ਸ਼ੇਅਰਿੰਗ ਟੈਂਡਰ ਬੰਦ ਹੋਣ ਦੀ ਮਿਤੀ ਅਤੇ ਸਮੇਂ ਤਕ ਪੇਸ਼ ਕਰ ਸਕਦੇ ਹਨ। ਸੈਨੇਅਲ ਪੁਸ਼ਤਾਕ ਇਸ ਟੈਂਡਰ ਦੇ ਲਈ ਮਾਨਕ ਨਹੀਂ ਹਨ ਅਤੇ ਐਸੇ ਕਿਸੇ ਵੀ ਪੁਸ਼ਤਾਕ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਟੈਂਡਰਕਾਰ ਟੈਂਡਰ ਢਾਚਾ ਦੀ ਬਿਨਾ ਰਾਸ਼ੀ ਦੀ ਜ਼ਰੂਰਤ www.ireps.gov.in ਪੋਰਟਲ 'ਤੇ ਉਪਲਬਧ ਆਨ ਲਾਈਨ ਸਾਧਨਾਂ ਦੇ ਮਾਧਿਅਮ ਨਾਲ ਜਿਵੇਂ ਨੈਟ ਬੈਂਕਿੰਗ, ਭੇਟਿਕ ਕਾਰਡ ਕ੍ਰੈਡਿਟ ਕਾਰਡ ਆਦਿ ਦੇ ਭੁਗਤਾਨ ਨਾਲ ਕਰ ਸਕਦੇ ਹਨ। ਡਿਮੰਡ ਡ੍ਰਾਫਟ, ਬੈਂਕ ਓਰਡਰ, ਐਚ.ਡੀ.ਐਚ. ਤੇ ਰਸੀਦਾਂ ਆਦਿ ਦੇ ਮਾਧਿਅਮ ਨਾਲ ਭੁਗਤਾਨ ਦੀ ਇਜਾਜ਼ਤ ਨਹੀਂ ਹੈ।

ਨਿਵਿਦਾ ਪ੍ਰਕਾਰ	ਨਿਵਿਦਾ ਅਨੁਭਾਗ	ਕੋਈ ਪ੍ਰਣਾਲੀ
ਖੁਲ੍ਹਾ	ਕੰਮ	ਟੈਕਲ ਕੋਈ ਪ੍ਰਣਾਲੀ
ਨਿਵਿਦਾ ਅਪਲੋਡ ਕਰਨ ਦੀ ਮਿਤੀ	ਕੋਈ ਸਹਾਇਕ ਦੀ ਮਿਤੀ	ਕੋਈ ਸਹਾਇਕ ਦੀ ਮਿਤੀ ਅਤੇ ਸਮਾਂ
10.11.2025	18.11.2025	02.12.2025

ਲਈ ਨੰਬਰ	ਨਿਵਿਦਾ ਨੰਬਰ	ਨਿਵਿਦਾ ਦਾ ਵੇਰਵਾ		
1.	178-2025-26-ADEN-II-ASR	ਸਹਾਇਕ ਮੈਂਬਰ ਇੰਜੀਨੀਅਰ - ਸੈਕਿੰਡ ਅੰਮ੍ਰਿਤਸਰ ਦੇ ਤਹਿਤ ਸੀਨੀਅਰ ਵਿਭਾਗੀ ਇੰਜੀਨੀਅਰ/ਕੰਮ/ ਬਿਆਸ ਦੇ ਅਨੁਭਾਗ ਵਿਚ ਸਾਧਾਰਨ ਮੁਕੰਮਲ ਅਤੇ ਰਖਪਖਾਨੇ ਦੇ ਲਈ ਸਲਾਨਾ ਜੇਕ ਕੰਮ (25-26)		
	ਵਿਗਿਆਨ ਮੁੱਲ (ਰੁ.)	ਬਿਆਨ ਰਾਸ਼ੀ	ਅਵਰ ਦੀ ਵੈਲੋਇਟੀ	ਸਮਾਪਤੀ ਦਾ ਸਮਾਂ
	79,99,986.76/-	1,60,000.00/-	60 ਦਿਨ	12 ਮਹੀਨੇ

ਸਲਾਨ ਨੇਬਰ ਦਾ ਕੰਮ: ਇਹ ਕੰਮ ਦੇ ਇਲਾਵਾ ਕੋਈ ਵੀ ਸਿਵਿਲ ਕੰਮ"।

ਨੋਟ : 1. ਨਿਵਿਦਾ ਪਾਉਣ ਤੋਂ ਪਹਿਲਾਂ ਨਿਵਿਦਾਕਰਤਾ ਨਿਵਿਦਾ ਦੇ ਸਬੰਧ ਵਿਚ ਜਾਰੀ ਕੀਤੇ ਗਏ ਕਿਸੇ ਵੀ ਸੁਪ੍ਰੀਮੰਡਰ ਦੀ ਜਾਂਚ ਕਰਨਗੇ। 2. ਹਿੱਸੇ ਵਿਚ ਕਿਸੇ ਵੀ ਗਲਤੀ ਲਈ ਅੱਗੇਜੀ ਵਾਰਜਨ ਦਾ ਅਵਲੋਕਨ ਕਰੋ, ਅਤੇ ਅੱਗੇਜੀ ਵਾਰਜਨ ਵੀ ਮਾਨਕ ਹੋਣਗੇ।
ਨਿਵਿਦਾ ਨੰਬਰ 178-2025-26-ADEN-II-ASR ਡਾਕੂਮੈਂਟ : 3511/2025

ਸ਼੍ਰੇਯਾਂਸ ਫਾਈਨੈਂਸ਼ਿਅਲ ਅਤੇ ਕੈਪਿਟਲ ਸਰਵਿਸਜ਼ ਲਿਮਿਟੇਡ

30 ਸਤੰਬਰ 2025 ਨੂੰ ਖਤਮ ਹੋਏ ਤਿਮਾਹੀ ਅਤੇ ਅੱਪੋ ਸਾਲ ਦੇ ਅਣਪੜਲੇ ਵਿਤੀ ਨਤੀਜਿਆਂ ਦਾ ਵੇਰਵਾ (ਈਪੀਐਸ ਡਾਟਾ ਨੂੰ ਛੱਡ ਕੇ ਕਰਮ ਸੈਕਟੇ ਵਿੱਚ)

ਵੇਰਵਾ	ਤਿਮਾਹੀ ਖਤਮ
-------	------------